

ਯੂਹੰਨਾ ਦੀ ਕਿਤਾਬ

ਮਸੀਂਹ, ਖੁਦਾ ਦਾ ਬੇਟਾ

ਸ਼ਬਦਾਵਲੀ ਅਤੇ ਸ਼ੈਲੀ ਵਿਚ, ਯੂਹੰਨਾ ਦੀ ਕਿਤਾਬ ਇੰਜੀਲ ਦੇ ਵਿਰਤਾਂਤਾਂ ਵਿੱਚੋਂ ਸਭ ਤੋਂ ਅਸਾਨ ਹੈ। ਇਹ ਮੈਨੀ ਅਸਾਨ ਹੈ ਕਿ ਇਸ ਦੀ ਵਰਤੋਂ ਨਵੇਂ ਨੇਮ ਦੀ ਯੂਨਾਨੀ ਸਿੱਖਣ ਵਾਲਿਆਂ ਨੂੰ ਸਿਖਾਉਣ ਲਈ ਕੀਤੀ ਜਾਂਦੀ ਹੈ। ਦੂਜੇ ਪਾਸੇ, ਕਈ ਤਰ੍ਹਾਂ ਨਾਲ ਖਾਸਕਰ ਇਸ ਵਿਚ ਪਾਏ ਜਾਣ ਵਾਲੇ ਵਿਸ਼ਿਆਂ ਦੇ ਹਿਸਾਬ ਨਾਲ ਯੂਹੰਨਾ ਚਹੁੰ ਕਿਤਾਬਾਂ ਵਿੱਚੋਂ ਸਭ ਤੋਂ ਵੱਧ ਪੇਚਿਦਾ ਹੈ।

ਯੂਹੰਨਾ ਦਾ ਵਿਰਤਾਂਤ ਸਭ ਤੋਂ ਛਰਕ ਹੈ: ਇਸ ਵਿਚ ਇੰਜੀਲ ਦੇ ਪਹਿਲੇ ਤਿੰਨੇ ਵਿਰਤਾਂਤਾਂ ਦੀ ਥੋੜ੍ਹੀ ਜਿਹੀ ਨਕਲ ਹੈ ਫਿਰ ਵੀ ਇਸ ਦੀ ਭੂਮਿਕਾ ਸਭ ਤੋਂ ਵੱਖਰੀ ਹੈ (1: 1-18) ਅਤੇ ਮਕਸਦ ਅਤੇ ਸਭ ਨਾਲੋਂ ਵੱਖ ਹੈ (20: 30, 31)। ਇਹ ਸਮਝਣ ਲਈ ਕਿ ਯੂਹੰਨਾ ਦੀ ਕਿਤਾਬ ਪਹਿਲੀਆਂ ਤਿੰਨ ਕਿਤਾਬਾਂ ਨਾਲੋਂ ਛਰਕ ਕਿਉਂ ਹੈ, ਇਸ ਨੂੰ ਲਿਖਣ ਸਮੇਂ ਦੇ ਹਾਲਾਤ ਨੂੰ ਸਮਝਣਾ ਜ਼ਰੂਰੀ ਹੈ।

ਯੂਹੰਨਾ ਦੀ ਕਿਤਾਬ ਦੀ ਜਾਣ ਪਛਾਣ

ਕਿਤਾਬ ਦਾ ਲੇਖਕ

ਕਿਤਾਬ ਵਿਚ ‘‘ਉਸ ਚੇਲੇ ... ਜਿਸ ਨੂੰ ਯਿਸੂ ਪ੍ਰੇਮ ਕਰਦਾ ਸੀ’’ ਰਾਹੀਂ ‘‘ਇਨ੍ਹਾਂ ਗੱਲਾਂ ਦੇ ਲਿਖੇ’’ ਹੋਣ ਦਾ ਪਤਾ ਲਗਦਾ ਹੈ (21: 20, 24)।¹ ਮੁੱਢਲੇ ਮਸੀਹੀ ਇਸ ਗੱਲ ਨੂੰ ਮੰਨਦੇ ਸਨ ਕਿ ਉਹ ਚੇਲਾ ਯੂਹੰਨਾ ਹੀ ਸੀ।² ਇਰੇਨਿਯੁਸ ਨੇ ਇੰਜੀਲ ਦੇ ਪਹਿਲੇ ਤਿੰਨਾਂ ਵਿਰਤਾਂਤਾਂ ਦੀ ਗੱਲ ਕੀਤੀ ਅਤੇ ਫਿਰ ਕਿਹਾ ਹੈ, ‘‘ਉਸ ਦੇ ਬਾਅਦ ਯੂਹੰਨਾ, ਭਾਵ ਪ੍ਰਭੂ ਦੇ ਉਸ ਚੇਲੇ ਨੇ, ਜਿਹੜਾ ਉਸ ਦੀ ਛਾਤੀ ਤੇ ਚੁਕਿਆ ਸੀ, ਵੀ ਏਸੀਆ ਵਿਚ ਅਫਸੂਸ ਨਾਮਕ ਥਾਂ ਵਿਚ ਰਹਿੰਦਿਆਂ ਇੰਜੀਲ ਦੀ ਇਕ ਕਿਤਾਬ ਪ੍ਰਕਾਸ਼ਿਤ ਕੀਤੀ।³ ਇਸ ਕਿਤਾਬ ਨੂੰ ਇਸ ਚੇਲੇ ਰਾਹੀਂ ਲਿਖੀ ਗਈ ਮੰਨਣ ਵਾਲਿਆਂ ਵਿਚ ਦੂਜੀ ਸਦੀ ਦਾ, ਅੰਤਾਕੀਆ ਦਾ ਬਿਚਿੱਡਿਲਸ; ਸਿਕੰਦਰੀਆ ਦਾ ਕਲੇਮੈਂਟ; ਤਰਤੁਲਿਅਨ (ਲਗਭਗ 155-225 ਈਸਵੀ); ਓਰੀਗਨ; ਅਤੇ ਹਿਪੋਲਿਟਸ (ਲਗਭਗ 170-235 ਈਸਵੀ) ਸਾਮਿਲ ਸਨ।

ਕਿਤਾਬ ਦਾ ਅੰਦਰੂਨੀ ਸਬੂਤ ਇਸ ਨਤੀਜੇ ਨਾਲ ਮੇਲ ਖਾਂਦਾ ਹੈ⁴ ਕਿ ਲੇਖਕ ਕੋਈ ਯਹੂਦੀ ਸੀ, ਜਿਸ ਨੂੰ ਯਹੂਦੀ ਪਰਬਾਂ, ਰੀਤਾਂ ਅਤੇ ਸਾਮਰੀਆਂ ਨਾਲ ਯਹੂਦੀਆਂ ਦੇ ਸਬੰਧ ਦਾ ਪੂਰਾ ਗਿਆਨ ਸੀ। ਇਸ ਦੇ ਇਲਾਵਾ ਉਹ ਇਕ ਪਲਿਸਤੀਨੀ ਯਹੂਦੀ ਸੀ, ਜਿਸ ਨੂੰ ਆਮਤੌਰ ਤੇ ਪਲਿਸਤੀਨੀ ਅਤੇ ਮੁੱਖ ਤੌਰ ਤੇ ਯਰੂਸਾਲਮ ਬਾਰੇ ਜਾਣਕਾਰੀ ਸੀ। ਉਹ ਉਨ੍ਹਾਂ ਸਭ ਘਟਨਾਵਾਂ ਦਾ ਚਸ਼ਮਦੀਦ ਸੀ, ਜਿਨ੍ਹਾਂ ਬਾਰੇ ਉਸ ਨੇ ਲਿਖਿਆ (ਵੇਖੋ 1: 14; 21: 24)। ਇਹ ਸਭ ਤੱਥ ਰਸੂਲ ਯੂਹੰਨਾ ਲਈ ਹੀ ਢੁਕਦੇ ਹਨ।⁵

ਯੂਹੰਨਾ ਦੀ ਜ਼ਿਦਗੀ ਦਾ ਸੰਖੇਪ ਵੇਰਵਾ ਸਹੀ ਹੈ: ਉਸ ਦਾ ਨਾਂ ਇਬਰਾਨੀ ਸ਼ਬਦ ਦਾ ਸੰਖੇਪ ਰੂਪ ਹੈ, ਜਿਸ ਦਾ ਅਰਥ ਹੈ, ‘‘ਯਹੋਵਾਹ ਕਿਰਪਾਲੂ ਰਿਹਾ ਹੈ।’’ ਜ਼ਬਦੀ ਅਤੇ ਸਲੋਮੀ ਉਸ ਦੇ ਮਾਤਾ ਪਿਤਾ ਸਨ (ਮਰਕੁਸ 1: 19, 20; 16: 1 [ਮਰਕੁਸ 16: 1 ਦੀ ਮੱਤੀ 27: 56]) ਨਾਲ ਤੁਲਨਾ ਕਰੋ।⁶ ਉਹ ਅਤੇ ਉਹਦਾ ਭਰਾ ਯਾਕੂਬ (ਮਰਕੁਸ 1: 19, 20), ਪਤਰਸ ਨਾਲ ਭਾਈਵਾਲ (ਲੂਕਾ 5: 10) ਮਫ਼ਰੇ ਸਨ। ਯੂਹੰਨਾ ਜ਼ਾਹਿਰ ਹੈ ਖਾਂਦੇ ਪੀਂਦੇ ਘਰੋਂ ਸੀ। ਉਸ ਦੇ ਨੌਕਰ ਚਾਕਰ ਸਨ

(ਮਰਕੁਸ 1:20), ਅਤੇ ਉਸ ਦੇ ਉੱਚ ਸਿਆਸੀ ਲਿੰਕ ਵੀ ਸਨ। (ਯੂਹੰਨਾ ਨੂੰ ਮਹਾਯਾਜਕ ਜਾਣਦਾ ਸੀ ਅਤੇ ਉਸ ਨੇ ਪਤਰਸ ਨੂੰ ਮਹਾਯਾਜਕ ਦੇ ਵਿਹੜੇ ਵਿਚ ਲਿਆਉਣ ਦਾ ਇੰਤਜ਼ਾਮ ਕਰ ਲਿਆ ਸੀ [ਯੂਹੰਨਾ 18: 15, 16])।

ਰੋ ਸਕਦਾ ਹੈ ਕਿ ਯੂਹੰਨਾ 1:35-40 ਵਾਲਾ ਬੇਨਾਮ ਚੇਲਾ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਚੇਲਾ ਹੋਵੇ। ਜੋ ਵੀ ਹੋਵੇ, ਯਿਸੂ ਨੇ ਉਸ ਨੂੰ ਆਪਣਾ ਰਸੂਲ ਬਣਨ ਨੂੰ ਸੌਦਿਆ ਸੀ (ਮੱਤੀ 4: 18-22)। ਬਾਬਦ ਵਿਚ ਉਸ ਨੂੰ ਬਾਰ੍ਹਾਂ ਵਿੱਚੋਂ ਇਕ ਚੁਣ ਲਿਆ ਗਿਆ (ਮੱਤੀ 10:2)। ਉਸ ਨੂੰ ਆਮ ਤੌਰ ਤੋਂ ਰਸੂਲਾਂ ਵਿੱਚੋਂ ਸਭ ਤੋਂ ਛੇਟਾ ਮੰਨਿਆ ਜਾਂਦਾ ਹੈ।⁷

ਯੂਹੰਨਾ ਨੂੰ ਪ੍ਰਭੂ ਨਾਲ ਖਾਸ ਸਬੰਧ ਦਾ ਅਨੰਦ ਮਿਲਿਆ ਸੀ, ਕਿਉਂਕਿ ਉਹ ਤਿੰਨ ਸਭ ਤੋਂ ਕਰੀਬੀ ਲੋਕਾਂ ਵਿੱਚੋਂ ਇਕ ਸੀ (ਮਰਕੁਸ 5: 37-40; 9: 2; 14: 33) ਅਤੇ ਪ੍ਰਭੂ ਭੋਜ ਦੇ ਸਮੇਂ ਉਸ ਨੂੰ ਸਨਮਾਨਿਤ ਥਾਂ ਮਿਲੀ ਸੀ (ਯੂਹੰਨਾ 13:23)। ਉਸ ਨੇ ਆਪਣੇ ਆਪ ਨੂੰ ਉਹ ਚੇਲਾ ਆਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ (13:23; 19:26; 20:2; 21:7, 20)।

ਜਾਹਰੀ ਤੌਰ ਤੋਂ ਭਾਵੁਕ ਯੂਹੰਨਾ ਯਿਸੂ ਵੱਲੋਂ ਉਸ ਨੂੰ ਬੁਲਾਏ ਜਾਣ ਸਮੇਂ ਗੁੱਸੇ ਵਿਚ ਸੀ (ਲੂਕਾ 9: 49-56; ਮਰਕੁਸ 3: 17)। ਉਹ ਬੜਾ ਹੀ ਜਜਬਾਤੀ ਸੀ (ਮਰਕੁਸ 10: 35-37)। ਮਸੀਹ ਨੂੰ ਜਜਬਾਤ ਦਬਾ ਕੇ ਉਸ ਦੀ ਬੇਹਤਰ ਵਰਤੋਂ ਕਰਨੀ ਆਉਂਦੀ ਸੀ। ਯਿਸੂ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ, ਆਪਣੀ ਮਾਂ ਦੀ ਦੇਖਰੇਖ ਦੀ ਜ਼ਿੰਮੇਵਾਰੀ ਯੂਹੰਨਾ ਨੂੰ ਸੌਂਪੀ ਸੀ (ਯੂਹੰਨਾ 19: 25-27)। ਆਖਰ, ਯੂਹੰਨਾ ਪ੍ਰੇਮ ਦੇ ਰਸੂਲ ਦੇ ਰੂਪ ਵਿਚ ਮਸ਼ਹੂਰ ਹੋ ਗਿਆ (1 ਯੂਹੰਨਾ ਦੀ ਛੋਟੀ ਜਿਹੀ ਪੱਤਰੀ ਵਿਚ ‘ਪ੍ਰੇਮ’ ਸ਼ਬਦ ਤਕਰੀਬਨ ਪੰਜਾਹ ਵਾਰ ਆਇਆ)

ਕਲੀਸੀਆ ਦੇ ਕਾਇਮ ਹੋਣ ਪਿੱਛੋਂ, ਯੂਹੰਨਾ ਦੀ ਰਸੂਲਾਂ ਵਿਚ ਖਾਸ ਥਾਂ ਸੀ (ਰਸੂਲਾਂ ਦੇ ਕੰਮ 3: 1; 4: 19; 8: 14; ਗਲਾਤੀਆਂ 2: 9, 10)। ਬਾਈਬਲ ਤੋਂ ਬਾਹਰੀ ਰਵਾਇਤ ਅਨੁਸਾਰ, ਉਸ ਨੇ ਆਖਰੀ ਸੇਵਕਾਈ ਅਫਸੂਸ ਵਿਚ ਕੀਤੀ ਸੀ। ਪ੍ਰਕਾਸ ਦੀ ਪੋਥੀ ਵਿਚ ਅਸੀਂ ਜਾਣਦੇ ਹਾਂ ਕਿ ਰੋਮ ਵਿਚ ਸਤਾਅ ਸ਼ੁਰੂ ਹੋਣ ਤੋਂ, ਯੂਹੰਨਾ ਨੂੰ ਅਫਸੂਸ ਵਿਚ ਏਜੀਅਨ ਸਾਗਰ ਕੋਲ, ਪਤਸੂਸ ਦੇ ਟਾਪੂ ਤੇ ਜਲਾਵਤਨ ਕਰ ਦਿੱਤਾ ਸੀ (ਵੇਖੋ ਪ੍ਰਕਾਸ ਦੀ ਪੋਥੀ 1: 9; 2: 1)। ਸ਼ੁਰੂਆਤੀ ਮਸੀਹੀ ਲੇਖਕਾਂ ਅਨੁਸਾਰ, ਡੋਮਿਸੀਅਨ ਦੀ ਮੌਤ ਸਮੇਂ ਯੂਹੰਨਾ ਨੂੰ ਅਫਸੂਸ ਵਿਚ ਪਰਤਣ ਦੀ ਇਜਾਜ਼ਤ ਮਿਲ ਗਈ ਸੀ, ਜਿਥੋਂ ਉਸ ਨੇ ਮਰਨ ਤਕ ਕੰਮ ਕੀਤਾ।⁸ ਉਸ ਨੇ ਜਾਹਿਰ ਹੈ ਕਿ ਇੰਜੀਲ ਦੇ ਇਲਾਵਾ ਆਪਣਾ ਵਿਰਤਾਂਤ ਅਤੇ ਦੋਵੇਂ ਪੱਤਰੀਆਂ (1, 2, 3 ਯੂਹੰਨਾ) ਅਫਸੂਸ ਵਿਚ ਰਹਿੰਦਿਆਂ ਲਿਖੇ।

ਕਿਤਾਬ ਲਿਖੇ ਜਾਣ ਦਾ ਸਮਾਂ

ਮੁੱਢਲੇ ਮਸੀਹੀ ਲੇਖਕਾਂ ਤੋਂ ਸੰਕੇਤ ਮਿਲਦਾ ਹੈ ਕਿ ਯੂਹੰਨਾ ਦੀ ਕਿਤਾਬ ਤਿੰਨ ਹੋਰ ਵਿਰਤਾਂਤਾਂ ਦੇ ਬਾਬਦ ਵਿਚ ਲਿਖੀ ਗਈ ਸੀ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਇਰੇਨਿਊਸ ਨੇ ਕਿਹਾ ਸੀ ਕਿ ਯੂਹੰਨਾ ਨੇ ‘ਅਫਸੂਸ ਵਿਚ ਏਸ਼ੀਆ ਵਿਚ ਰਹਿਣ ਦੌਰਾਨ’ ਮੱਤੀ, ਮਰਕੁਸ ਅਤੇ ਲੂਕਾ ਦੇ ਬਾਬਦ ਲਿਖੀ ਸੀ।⁹

ਯੂਹੰਨਾ ਨੇ ਇੰਜੀਲ ਦਾ ਬਾਬਦ ਵਿਚ ਵਿਰਤਾਂਤ ਕਿਉਂ ਲਿਖਿਆ? ¹⁰ ਸ਼ਾਇਦ ਉਹ ਮਰਕੁਸ, ਮੱਤੀ ਅਤੇ ਲੂਕਾ ਦੀਆਂ ਕਿਤਾਬਾਂ ਵਿਚ ਪਹਿਲਾਂ ਤੋਂ ਮੌਜੂਦ ਜਾਣਕਾਰੀ ਨਾਲ ਭਰੋਸੇਯੋਗ ਵੇਰਵਾ ਦੇਣਾ ਚਾਹੁੰਦਾ ਸੀ।

ਜਾਹਿਰ ਹੈ ਕਿ ਉਸ ਨੇ ਇਸ ਭਰੋਸੇਯੋਗ ਵਿਚਾਰ ਦਾ, ਜਿਹੜਾ ਪਹਿਲੇ ਵਿਰਤਾਂਤਾਂ ਦੇ ਲਿਖੇ ਜਾਣ ਦੇ ਬਾਬਦ ਬਣਿਆ ਸੀ, ਸਾਹਮਣਾ ਕਰਨ ਲਈ ਵੀ ਲਿਖਿਆ। ਯੂਹੰਨਾ ਅਤੇ 1 ਯੂਹੰਨਾ ਦੀ ਤੁਲਨਾ ਕਰਨ ਤੋਂ ਇਹ ਸੰਕੇਤ ਮਿਲਦਾ ਹੈ।¹¹ ਝੂਠੇ ਸਿਖਾਵੇ ਉੱਠ ਖੜੇ ਹੋਏ ਸਨ, ਜੋ ਯਿਸੂ ਦੇ ਮਸੀਹ

ਹੋਣ ਤੋਂ ਇਨਕਾਰ ਕਰਦੇ ਸਨ (1 ਯੂਹੰਨਾ 2:22)। ਉਹ ਸਿਖਾਉਂਦੇ ਸਨ ਕਿ ਮਸੀਹ ਦੇਹ ਧਾਰ ਕੇ ਨਹੀਂ ਆਇਆ (2 ਯੂਹੰਨਾ 7; ਵੀ ਵੇਖੋ 1 ਯੂਹੰਨਾ 4:2), ਭਾਵ ਇਹ ਕਿ ਜਿਸੂ ਉਹ ਮਸੀਹ ਨਹੀਂ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ।¹² ਇੰਜ ਯੂਹੰਨਾ ਇਸ ਗੱਲ ਦੀ ਮਜ਼ਬੂਤੀ ਨਾਲ ਤਸਦੀਕ ਕਰਦਾ ਹੈ ਕਿ ‘‘ਸ਼ਬਦ [ਜਿਸੂ¹³] ਦੇਹਧਾਰੀ ਹੋਇਆ; ... ਅਤੇ ਉਸ ਨੇ ਸਾਡੇ ਵਿਚ ਵਾਸ ਕੀਤਾ’’ (ਯੂਹੰਨਾ 1:14)। ਉਸ ਦਾ ਐਲਾਨਿਆ ਉਪਦੇਸ਼ ਇਸ ਗੱਲ ਦਾ ਯਕੀਨ ਦੁਆਉਣ ਲਈ ਸੀ ਕਿ ‘‘ਜਿਸੂ ਹੀ ਮਸੀਹ ਹੈ’’ (20:31)।

ਉਪਰੋਕਤ ਗੱਲ ਦਾ ਧਿਆਨ ਕਰਦੇ ਹੋਏ, ਇਹ ਸਾਫ਼ ਹੋ ਜਾਂਦਾ ਹੈ ਕਿ ਮੱਤੀ, ਮਰਕੁਸ, ਲੂਕਾ ਦੀਆਂ ਕਿਤਾਬਾਂ ਕਈ ਦਹਾਕੇ ਪਹਿਲਾਂ ਲਿਖੀਆਂ ਜਾ ਚੁੱਕੀਆਂ ਸਨ। ਬਹੁਤ ਰੂੜੀਵਾਦੀ ਲੇਖਕ ਯੂਹੰਨਾ ਦੀ ਕਿਤਾਬ ਦਾ ਲੇਖਣ ਕਾਲ 90 ਈਸਵੀ ਦਾ ਦਹਾਕਾ ਮੰਨਦੇ ਹਨ।¹⁴

ਕਿਤਾਬ ਦਾ ਉਦੇਸ਼

ਜਿਵੇਂ ਕਿ ਅਸੀਂ ਪਹਿਲਾਂ ਹੀ ਧਿਆਨ ਕੀਤਾ ਹੈ, ਯੂਹੰਨਾ ਦੀ ਕਿਤਾਬ ਦਾ ਮੁੱਖ ਕਥਨ ਸਭ ਤੋਂ ਵੱਖਰਾ ਹੈ।

ਜਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿਚ ਨਹੀਂ ਲਿਖੇ ਗਏ। ਪਰ ਏਹ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪਰਤੀਤ ਕਰੋ ਕਿ ਜਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ (20:30, 31)।

ਯੂਹੰਨਾ ਦੇ ਮਕਸਦ ਨੂੰ ਤਿੰਨ ਮਿਲਦੇ ਜੁਲਦੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ:

(1) ਯੂਹੰਨਾ ਨੇ ਜਿਸੂ ਦੀ ਖੁਦਾਈ ਨੂੰ ਸਾਬਤ ਕਰਨ ਲਈ ਲਿਖਿਆ ਕਿ ‘‘ਜਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ।’’ ਉਹ ਸਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਜਿਸੂ ਖੁਦਾ ਦਾ ‘‘ਇਕਲੋਤਾ ਪੁੱਤਰ’’ ਹੈ (3:16)। ਜਿਸੂ ਦੀ ਖੁਦਾਈ ਹਰ ਸਫੇ ਤੇ ਵਿਖਾਈ ਗਈ ਹੈ (ਵੇਖੋ 1:1; 8:58; 10:30; 14:9; 20:28)। ਇਹ ਕਿਹਾ ਗਿਆ ਹੈ ਕਿ ‘‘ਜਿਨੀ ਵਾਰ ਯੂਹੰਨਾ ਨੇ ਆਪਣੀ ਕਲਮ ਸਿਆਚੀ ਵਿਚ ਢੁਖੋਈ, ਉਨੀਂ ਹੀ ਵਾਰ ਉਸਦੇ ਮਨੋਂ ਇਹ ਦੁਆ ਨਿੱਕਲੀ ਕਿ ‘‘ਖੁਦਾਇਆ, ਜੋ ਕੁਝ ਮੈਂ ਲਿਖਦਾ ਹਾਂ, ਉਸ ਨਾਲ ਲੋਕ ਜਿਸੂ ਵਿਚ ਯਕੀਨ ਲੈ ਆਉਣ।’’¹⁵

ਯੂਹੰਨਾ ਦਾ ਦਿੱਤਾ ਗਿਆ ਇਕ ਸਬੂਤ ਜਿਸੂ ਦੇ ਮੋਅਜਜੇ ਸਨ। ਇਨ੍ਹਾਂ ਮੋਅਜਜਿਆਂ ਲਈ ਯੂਹੰਨਾ ਨੇ ‘‘ਨਿਸ਼ਾਨ’’ ਸ਼ਬਦ ਦੀ ਵਰਤੋਂ ਕੀਤੀ ਹੈ (20:30; ਵੀ ਵੇਖੋ 2:11; 4:54; 6:2)।¹⁶ ਇਹ ਨਿਸ਼ਾਨ ਖੁਦਾ ਵੱਲੋਂ ਸਨ ਕਿ ਜਿਸੂ ਦੇ ਦਾਅਵੇ ਸੱਚੇ ਸਨ (2:23; 3:2; 4:54; 6:14)। ਜਿਸੂ ਵੱਲੋਂ ਵਿਖਾਏ ਗਏ ਸਭ ਮੋਅਜਜਿਆਂ ਵਿੱਚੋਂ ਯੂਹੰਨਾ ਨੇ ਸੱਤਾਂ ਨੂੰ ਚੁਣਿਆ (2:1-11; 4:46-54; 5:1-9; 6:14 [ਵੇਖੋ ਆਇਤਾਂ 26 ਅਤੇ 30 ਵੀ ਵੇਖੋ], 16-21; 9:1-41; 11:1-45)। ਇਨ੍ਹਾਂ ਵਿੱਚੋਂ ਦੋ ਇੰਜੀਲ ਦੇ ਸਹਿਦਰਸੀ ਵਿਰਤਾਂਤਾਂ ਵਿਚ ਮਿਲਦੇ ਹਨ, ਜਦ ਕਿ ਪੰਜ ਯੂਹੰਨਾ ਦੇ ਵਿਰਤਾਂਤ ਵਿਚ ਹੀ ਹਨ। ਯੂਹੰਨਾ ਦੀ ਚੋਣ ਦੇ ਸਬੰਧ ਵਿਚ, ਮੈਰਿਲ ਟੈਨੀ ਦਾ ਸੁਝਾਅ ਹੈ ਕਿ ‘‘ਇਹ ਸੱਤ ਮੋਅਜਜੇ ਕਿਸੇ ਛੋਟੇ ਜਿਹੇ ਇਲਾਕੇ ਵਿਚ ਹੋਏ, ਜਿੱਥੇ ਆਦਾਮੀ ਕਿਸੇ ਅਜਿਹੇ ਨੇਮ ਜਾਂ ਹਾਲਾਤ ਦੇ ਬਦਲਣ ਨੂੰ ਪ੍ਰਭਾਵੀ ਬਣਾਉਣ ਵਿਚ ਨਾਕਾਮ ਹੁੰਦਾ ਹੈ, ਜੋ ਕਿ ਉਸ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਇਲਾਕਿਆਂ ਵਿਚ ਜਿਸੂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਾਬਿਲ ਸਾਬਤ ਕੀਤਾ ਜਿੱਥੇ ਮਨੁੱਖ ਲਚਾਰ ਹੁੰਦਾ ਹੈ ...’’¹⁷

(2) ਯੂਹੰਨਾ ਨੇ ਜਿਸੂ ਵਿਚ ਵਿਸ਼ਵਾਸ ਪੈਦਾ ਕਰਾਉਣ ਲਈ ਲਿਖਿਆ: ‘ਕਿ ਤੁਸੀਂ ਪਰਤੀਤ ਕਰੋ।’ ‘ਪਰਤੀਤ’ ਸ਼ਬਦ ਦੀ ਵਰਤੋਂ ਯੂਹੰਨਾ ਦੀ ਕਿਤਾਬ ਵਿਚ ਤਕਰੀਬਨ ਸੌ ਵਾਰ ਵੱਖੋਂ ਵੱਖੋਂ ਰੂਪ ਵਿਚ ਹੋਈ ਹੈ। ਜਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਸੀ, ‘ਜੇ ਤੁਸੀਂ ਪਰਤੀਤ ਨਾ ਕਰੋਗੇ ਕਿ ਮੈਂ ਉਹੀ [ਮਸੀਹ] ਹਾਂ, ਤਾਂ ਆਪਣੇ ਪਾਪਾਂ ਵਿਚ ਮਰੋਗੇ’ (8:24)।

‘ਪਰਤੀਤ’ ਤੋਂ ਯੂਹੰਨਾ ਦਾ ਭਾਵ, ‘ਦਿਲੋਂ ਮੰਨ ਲੈਣਾ’ ਨਹੀਂ ਸੀ। 1:12 ਵਿਚ ਉਸ ਨੇ ਪਰਤੀਤ ਕਰਨ ਅਤੇ ਕਬੂਲ ਕਰਨ ਦੀਆਂ ਧਾਰਣਾਵਾਂ ਦੀ ਵਰਤੋਂ ਇਕ ਦੂਜੇ ਲਈ ਕੀਤੀ: ‘ਪਰ ਜਿੱਨਿਆਂ ਨੇ ਉਹ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ।’ ਜਿਸੂ ਵਿਚ ਵਿਸ਼ਵਾਸ ਰੱਖਣ ਤੋਂ ਭਾਵ ਬਿਨਾ ਸੱਕ ਕੀਤੇ ਉਸ ਨੂੰ ਕਬੂਲ ਕਰਨਾ ਹੈ। 3:36 ਵਿਚ, ਯੂਹੰਨਾ ਨੇ ਵਿਸ਼ਵਾਸ ਕਰਨ ਅਤੇ ਹੁਕਮ ਮੰਨਣ ਦੀਆਂ ਧਾਰਣਾਵਾਂ ਦੀ ਵਰਤੋਂ ਇਕ ਅਦਲ ਬਦਲ ਕੇ ਕੀਤੀ: ‘ਜਿਹੜਾ ਪੁੱਤਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤਰ ਨੂੰ ਨਹੀਂ ਮੰਨਦਾ ਸੌ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕੋ਷ ਉਸ ਉੱਤੇ ਰੱਹਿੰਦਾ ਹੈ।’ ਅਸਲ ਵਿਸ਼ਵਾਸ ਹੁਕਮ ਮੰਨ ਕੇ ਹੀ ਵਿਖਾਇਆ ਜਾ ਸਕਦਾ ਹੈ। 2:24 ਵਿਚ ‘ਵਿਸ਼ਵਾਸ’ ਲਈ ਯੂਹੰਨਾ ਦਾ ਅਨੁਵਾਦ ‘ਭਰੋਸਾ’ ਸ਼ਬਦ ਦੇ ਰੂਪ ਵਿਚ ਕੀਤਾ ਗਿਆ ਹੈ।¹⁸ ਜੇ ਕੋਈ ਬਚਾਇਆ ਜਾਣਾ ਚਾਹੁੰਦਾ ਹੈ, ਤਾਂ ਉਹਦੇ ਲਈ ਆਪਣੇ ਬਜਾਏ ਜਿਸੂ ਵਿਚ ਭਰੋਸਾ ਰੱਖਣਾ ਅਤੇ ਆਪਣੀ ਕੁਰਬਾਨੀ ਦੇਣਾ ਸਿੱਖਣਾ ਜ਼ਰੂਰੀ ਹੈ।

(3) ਯੂਹੰਨਾ ਨੇ ਲਿਖਿਆ ਸੀ ਕਿ ਲੋਕਾਂ ਨੂੰ ਜਿੰਦਗੀ ਮਿਲੇ: ‘ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ।’ ‘ਜੀਉਣ’ ਤੋਂ ਯੂਹੰਨਾ ਦਾ ਭਾਵ ਸਾਹ ਲੈਣ ਅਤੇ ਹੋਰ ਸਰੀਰਕ ਕਿਰਿਆਵਾਂ ਨਹੀਂ ਸੀ। ਬਲਕਿ ਉਸ ਨੇ ‘ਮੁਕਤੀ ਵਿਚ ਵਿਸ਼ਵਾਸੀ ਨੂੰ ਦਿੱਤੀ ਜਾਣ ਵਾਲੀਆਂ ਸਭ ਗੱਲਾਂ ਦਾ ਜੋੜ’ ਆਖਿਆ।¹⁹ ਯੂਹੰਨਾ 17 ਵਿਚ ਜਿਸੂ ਨੇ ਆਪਣੀ ਦੁਆ ਵਿਚ ਕਿਹਾ ਸੀ, ‘ਅਤੇ ਸਦੀਪਕ ਜੀਉਣ ਇਹ ਹੈ ਕਿ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਅਤੇ ਜਿਸੂ ਮਸੀਹ ਨੂੰ ਜਿਹਨੂੰ ਤੈਂਘੱਲਿਆ, ਜਾਣਨ’ (17:3)।

ਯੂਹੰਨਾ ਦੇ ਵਿਰਤਾਂਤ ਨੂੰ ‘ਵਿਸ਼ਵਵਿਆਪੀ ਇੰਜੀਲ’ ਆਖਿਆ ਗਿਆ ਹੈ। ਇਹ ਤੱਥ ਕਿ ਉਸ ਨੇ ਝਾਸ ਤੌਰ ਤੇ ਯਹੂਦੀ ਰੀਤਾਂ ਦਾ ਵਰਣਨ ਕੀਤਾ (ਉਦਾਹਰਣ ਵੱਜੋਂ, ਵੇਖੋ 2:13; 4:9; 19:31), ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਉਸ ਦਾ ਉਦੇਸ਼ ਇਸ ਨੂੰ ਆਪਣੇ ਯੁੱਗ ਦੇ ਬਾਅਦ ਦੇ ਲੋਕਾਂ ਤਕ ਪਹੁੰਚਣਾ ਸੀ। ਯੂਹੰਨਾ ਦੀ ਕਿਤਾਬ ਦੀ ਵਿਸ਼ਵਵਿਆਪੀ ਕਸ਼ਿਸ਼ ਕਾਰਣ, ਇਸ ਨੂੰ ਇਕ ਵੱਖਰੀ ਕਿਤਾਬ ਦੇ ਰੂਪ ਵਿਚ ਡਾਪਵਾਇਆ ਜਾਂਦਾ ਹੈ। ਇਸ ਰੂਪ ਵਿਚ ਇਹ ਸੰਸਾਰ ਭਰ ਵਿਚ ਵੰਡੀ ਜਾਂਦੀ ਹੈ। ਇਸ ਨੂੰ ਸਾਹਿਤ ਦਾ ਸਭ ਤੋਂ ਵੱਧ ਵੰਡਿਆ ਜਾਣ ਵਾਲਾ ਹਿੱਸਾ ਕਿਹਾ ਗਿਆ ਹੈ।

ਕਿਤਾਬ ਦੀਆਂ ਖੂਬੀਆਂ

ਇੰਜੀਲ ਦੀ ਯੂਹੰਨਾ ਦੀ ਕਿਤਾਬ ਦੀਆਂ ਕਈ ਨਿਰਾਲੀਆਂ ਖੂਬੀਆਂ ਪਹਿਲਾਂ ਹੀ ਦੱਸੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਖੂਬੀਆਂ ਦਾ ਸਬੰਧ ਇਸ ਦੇ ਮਕਸਦ ਨਾਲ ਹੈ।

ਯੂਹੰਨਾ ਦੇ ਸੱਤ ‘ਨਿਸ਼ਾਨਾਂ’ ਤੋਂ ਇਲਾਵਾ ਜਿਸੂ ਦੇ ਸੱਤ ‘ਮੈਂ ਹਾਂ’ ਭਾਵ ਮੁਦਾਈ ਦੇ ਸੱਤ ਦਾਅਵੇਂ ਵੀ ਹਨ (6:35; 8:12, 58; 10:11; 11:25; 14:6; 15:1)।²⁰

ਇੰਜੀਲ ਦੇ ਸਹਿਦਰਸੀ ਵਿਰਤਾਂਤਾਂ ਵਾਂਗ ਜਿਸੂ ਦੇ ਵਿਹਾਰਕ ਸੰਦੇਸ਼ ਤੇ ਜੋਰ ਦੇਣ ਦੇ ਬਜਾਏ, ਯੂਹੰਨਾ ਨੇ ਉਸ ਦੇ ਸੁਭਾਅ ਅਤੇ ਉਸ ਦੇ ਮਕਸਦ ਤੇ ਛੂੰਘਿਆਈ ਵਿਚ ਦਿੱਤੇ ਹੋਏ ਸੰਦੇਸ਼ਾਂ ਤੇ ਧਿਆਨ ਦਿੱਤਾ।

ਯੂਹੰਨਾ ਦੀ ਕਿਤਾਬ ਵਿਚ ਜੋਰ ਜਿਸੂ ਦੇ ਜਨਤਕ ਦਾਅਵਿਆਂ ਤੇ ਨਹੀਂ ਸਗੋਂ ਉਸ ਦੀ ਜਾਤੀ

ਭਾਵ ਨਿਕੁਦੇਮੁਸ (ਅਧਿਆਇ 3) ਅਤੇ ਸਾਮਰੀ ਔਰਤ (ਅਧਿਆਇ 4) ਵਰਗੇ ਲੋਕਾਂ ਨਾਲ ਨਿੱਜੀ ਚਰਚਾ ਤੇ ਹੈ। ਸਤਾਈ ਗਵਾਹ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਵਿਸਥਾਰ ਵਿਚ ਹਨ ਅਤੇ ਕੁਝ ਸੰਬੰਧ ਵਿਚ।

ਯੂਹੰਨਾ ਦੀ ਕਿਤਾਬ ਵਿਚ ਵੱਖ ਵੱਖ ਪਾਤਰ ਅਧਿਐਨ ਹਨ, ਜਿਨ੍ਹਾਂ ਵਿੱਚੋਂ ਨਿਕੁਦੇਮੁਸ (3: 1-15; 7: 50-52; 19: 39), ਫਿਲਿਪਸ (1: 43-46; 6: 5-7; 14: 8-11), ਥੋਮਾ (11: 16; 14: 5, 6; 20: 24-29), ਅਤੇ ਮਰੀਆਮ ਅਤੇ ਮਾਰਥਾ (11: 1-40; 12: 2-8) ਵਰਗੇ ਗੁਮਨਾਮ ਲੋਕਾਂ ਦੇ ਹਨ। ਜ਼ਿਆਦਾਤਰ ਮਾਮਲਿਆਂ ਵਿਚ, ਇਨ੍ਹਾਂ ਲੋਕਾਂ ਦੇ ਹਵਾਲੇ ਵਿਸ਼ਵਾਸ ਦੇ ਵਧਣ ਨੂੰ ਵਿਖਾਉਂਦੇ ਹਨ।

ਇੰਜੀਲ ਦੇ ਸਭ ਵਿਰਤਾਂਤ ਮਸੀਹ ਦੀ ਮੌਤ, ਦਫ਼ਨਾਏ ਜਾਣ ਅਤੇ ਜੀ ਉੱਠਣ ਤੇ ਜ਼ੋਰ ਦਿੰਦੇ ਹਨ; ਪਰ ਯੂਹੰਨਾ ਇਸ ਤੇ ਦੁਜਿਆਂ ਨਾਲੋਂ ਕਿਤੇ ਵੱਧ ਜ਼ੋਰ ਦਿੰਦਾ ਹੈ। ਇਸ ਵਿਰਤਾਂਤ ਦਾ ਅੱਧਾ ਹਿੱਸਾ ਤਾਂ ਜਿਸੂ ਦੇ ਸਲੀਬ ਚੜ੍ਹਾਏ ਜਾਣ ਦੀਆਂ ਘਟਨਾਵਾਂ ਨੂੰ ਹੀ ਵਿਖਾਉਂਦਾ ਹੈ। ਕਿਤਾਬ ਦੀ ਹਰ ਗੱਲ ਉਸ ਫੈਸਲਾ ਕੰਨ ਸਮੇਂ ਵੱਲ ਲਿਜਾਂਦੀ ਹੈ, ਜਿਸ ਨੂੰ ‘‘ਉਹ ਘੜੀ’’ ਆਖਿਆ ਗਿਆ ਹੈ (2: 4; 4: 21, 23; 5: 25, 28; 7: 30; 8: 20; 12: 23, 27; 13: 1)।

ਯੂਹੰਨਾ ਦੀ ਕਿਤਾਬ ਦੇ ਕਈ ਹੋਰ ਵੀ ਵਿਲੱਖਣ ਪਹਿਲੂਆਂ ਦਾ ਵਰਣਨ ਕੀਤਾ ਜਾ ਸਕਦਾ ਹੈ ਪਰ ਇੰਜੀਲ ਦਾ ਇਹੀ ਵਿਰਤਾਂਤ ਹੈ, ਜਿਸ ਵਿਚ ਮਨਬਦਲੀ ਨੂੰ ਨਵਾਂ ਜਨਮ ਆਖਿਆ ਗਿਆ (3: 3, 5), ਜਿਸ ਵਿਸ਼ੇ ਨੂੰ ਯੂਹੰਨਾ ਨੇ ਆਪਣੇ ਪਹਿਲੇ ਖਤ ਵਿਚ ਵੀ ਜਾਰੀ ਰੱਖਿਆ (1 ਯੂਹੰਨਾ 2: 29; 3: 9; 4: 7; 5: 1, 4, 18)। ਉਸ ਨੇ ਰਸੂਲਾਂ ਦੀ ਅਗਵਾਈ ਲਈ ਪਵਿੱਤਰ ਆਤਮਾ ਦੇ ਆਉਣ ਤੇ ਜ਼ੋਰ ਦਿੱਤਾ (14: 16, 17, 26; 15: 26; 16: 13, 14)।

ਕਿਤਾਬ ਦੀਆਂ ਵੰਡਾਂ

ਯੂਹੰਨਾ ਦੀ ਕਿਤਾਬ ਦੀ ਇਕ ਹੋਰ ਵਿਲੱਖਣ ਗੱਲ ਜਿਸੂ ਦੀ ਮੁੱਢਲੀ ਸੇਵਕਾਈ ਤੇ ਜ਼ੋਰ ਦੇਣਾ ਹੈ। ਸਹਿਦਰਸੀ ਵਿਰਤਾਂਤਾਂ ਦੇ ਲੇਖਕ ਛੁਰਤੀ ਨਾਲ ‘‘ਮਹਾਨ ਗਲੀਲੀ ਸੇਵਕਾਈ’’ ਵੱਲ ਵਧਦੇ ਹਾਂ, ਪਰ ਯੂਹੰਨਾ ਯਰੂਸਲਾਮ ਅਤੇ ਯਹੂਦੀਆ ਵਿਚ ਜਿਸੂ ਦੀ ਮੁੱਢਲੀ ਸੇਵਕਾਈ ਤੇ ਚਾਨਣ ਪਾਉਂਦਾ ਹੈ। ਯੂਹੰਨਾ ਜਿਸੂ ਦੀ ਗਲੀਲ ਦੀ ਸੇਵਕਾਈ ਦੌਰਾਨ ਉਸ ਦੇ ਯਰੂਸਲਾਮ ਵਿਚ ਜਾਣ ਬਾਰੇ ਵੀ ਲਿਖਦਾ ਹੈ। ਇਸੇ ਕਾਰਣ ਯੂਹੰਨਾ ਤਿੰਨ (ਜਾਂ ਸ਼ਾਇਦ ਚਾਰ) ਪਸਾਹ ਦੇ ਪਰਬਾਂ ਦਾ ਜ਼ਿਕਰ ਕਰਦਾ ਹੈ (2: 13; 6: 4; 11: 55-57; 5: 1?)²¹ ਯੂਹੰਨਾ ਦੀ ਕਿਤਾਬ ਦੀ ਕਿਸੇ ਵੀ ਰੂਪਰੇਖਾ ਨਾਲ ਯਰੂਸਲਾਮ ਵਿਚ ਜਿਸੂ ਦੇ ਕੰਮ ਤੋਂ ਪਹਿਲਾਂ ਉਸ ਦੇ ਮਨ ਵਿਚ ਹੋਣ ਵਾਲੀ ਗੱਲ ਪਤਾ ਲਗਦੀ ਹੈ।

ਅਧਿਆਇ 13 ਤੋਂ 17 ਵਿਚ ਜਿਸੂ ਦੇ ਚੇਲਿਆਂ ਵੱਲ ਧਿਆਨ ਦੁਆਉਂਦੀ ਸਿੱਖਿਆ ਦੇ ਇਕ ਵੱਡੇ ਹਿੱਸੇ ਦਾ ਕਾਰਣ, ਬਹੁਤ ਸਾਰੀਆਂ ਰੂਪਰੇਖਾਵਾਂ ਯੂਹੰਨਾ ਦੇ ਵਿਰਤਾਂਤ ਨੂੰ ਤਿੰਨ ਹਿੱਸਿਆਂ ਵਿਚ ਵੰਡਦੀਆਂ ਹਨ: (1) ਜਿਸੂ ਦੀ ਜਨ ਸੇਵਕਾਈ (1: 19-12: 50); (2) ਜਿਸੂ ਦੀ ਨਿੱਜੀ ਸੇਵਕਾਈ (13: 1-17: 26); (3) ਜਿਸੂ ਦੀ ਵਿਸ਼ਵਵਿਆਪੀ ਸੇਵਕਾਈ (ਉਸ ਦੀ ਮੌਤ, ਦਫ਼ਨਾਇਆ ਜਾਣਾ ਅਤੇ ਜੀ ਉੱਠਣਾ) (18: 1-21: 25)। ਟੈਨੀ ਨੇ ਆਪਣੇ ਮੁੱਖ ਪੁਆਇੰਟਾਂ ਲਈ ‘‘C’’ ਦੀ ਵਰਤੋਂ ਕਰਦੇ ਹੋਏ, ਜਿਸੂ ਦੀ ਜਨ ਸੇਵਕਾਈ ਦੀ ਰੂਪ ਰੇਖਾ ਤਿਆਰ ਕੀਤੀ ਹੈ:²² ਭੁਮਿਕਾ (1: 1-18); ਜਿਸੂ ਦੇ ਦਾਅਵਿਆਂ ਤੇ ਵਿਚਾਰ ਕਰਨਾ (1: 19-4: 54); ਯਹੂਦੀਆਂ ਨਾਲ ਬਹਿਸ (5: 1-6: 71); ਯਹੂਦੀਆਂ ਨਾਲ ਝਗੜਾ (7: 1-11: 53); ਜਿਸੂ ਦੇ ਦਾਅਵਿਆਂ ਨਾਲ ਉਲਸ਼ਣ (11: 54-12: 36); ਚੇਲਿਆਂ ਨਾਲ ਸਭਾ (12: 37-17: 26); ਜਿਸੂ ਦੇ ਕੰਮ ਦਾ ਨਿਪਟਾਰਾ (18: 1-20: 31); ਅੰਤਕਾ (21: 1-25)।²³

ਇਹ ਜ਼ੋਰ ਦੇਣ ਲਈ ਕਿ ਯੂਹੰਨਾ ਦੀ ਕਿਤਾਬ ਦਾ ਅੱਧੇ ਤੋਂ ਵੱਧ ਹਿੱਸਾ ਜਿਸੂ ਦੀ ਮੌਤ ਤੇ

ਕੇਂਦ੍ਰੀਤ ਹੈ, ਮੈਂ ਆਪਣੀ ਰੂਪਰੇਖਾ ਦੇ ਦੋ ਮੁੱਖ ਹਿੱਸੇ ਬਣਾਏ ਹਨ: (1) ਜਿਸੂ ਦੀ ਆਮ ਸੇਵਕਾਈ ਅਤੇ (2) ਉਸ ਦੀ ਸੇਵਕਾਈ ਦਾ ਆਖਰੀ ਹਫਤਾ, ਜਿਹੜਾ ਉਸ ਦੀ ਮੌਤ ਬਾਰੇ ਹੀ ਹੈ। ਪਹਿਲੀ ਮੁੱਖ ਵੰਡ ਵਿਚ ਯਹੂਸ਼ਲਮ ਅਤੇ ਯਹੂਦੀਆਂ ਵਿਚ ਉਸ ਦੇ ਜਾਣ ਦੀ ਗੱਲ ਹੈ। ਦੂਜੀ ਵੰਡ ਵਿਚ ਦੋ ਮੁੱਖ ਹਿੱਸੇ: (1) ਅਧਿਆਇ 13 ਤੋਂ 17 ਪਾਠਾਂ ਵਿਚ ਆਪਣੇ ਚੇਲਿਆਂ ਨੂੰ ਦਿੱਤੇ ਗਏ ਜਿਸੂ ਦੇ ਆਖਰੀ ਕਲਾਮ ਅਤੇ (2) ਸਲੀਬ ਵੱਲ ਲਿਜਾਣ ਵਾਲੀਆਂ ਹੋਰ ਘਟਨਾਵਾਂ ਹਨ।

ਯੂਹੰਨਾ ਦੀ ਕਿਤਾਬ ਦੀ ਇਕ ਰੂਪਰੇਖਾ

ਜਾਣ ਪਛਾਣ (ਭੂਮਿਕਾ) (1: 1–18)।

ਉ. ਜਿਸੂ ਦਾ ਨਿਰਾਲਾਪਣ (ਵੇਖੋ ਆਇਤਾਂ 1–5, 14, 16–18)।

ਅ. ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ (ਵੇਖੋ ਆਇਤਾਂ 6–8, 15)।

I. ਖੁਦਾ ਦੇ ਬੇਟੇ ਦੀ ਸੇਵਕਾਈ: ਤਿਆਰੀ ਦੇ ਤਿੰਨ ਸਾਲ (1: 19–11: 57)।

ਉ. ਉਸ ਦੀ ਸੇਵਕਾਈ ਦੀ ਸ਼ੁਰੂਆਤ (1: 19–2: 12)।

1. ਉਸ ਦੇ ਸ਼ੁਰੂਆਤੀ ਸ਼ਹਿਰਦ (1: 19–51)।

ਉ. ਗਵਾਹੀ: “ਵੇਖੋ ਇਹ ਪਰਮੇਸ਼ੁਰ ਦਾ ਲੇਲਾ!” ਅਤੇ ਜਿਸੂ ਦੇ ਬਪਤਿਸਮੇ ਦਾ ਇਕ ਹਵਾਲਾ।

ਅ. ਚੇਲੇ: ਅੰਦ੍ਰੂਆਸ, ਪਤਰਸ, ਫਿਲਿਪੁਸ, ਨਥਾਨੀਏਲ (ਅਤੇ ਯੂਹੰਨਾ?)।

2. ਉਸ ਦਾ ਪਹਿਲਾ ਮੌਅਜ਼ਜਾ (2: 1–11)।

3. ਕਫਰਨਾਹੂਮ ਵਿਚ ਉਸ ਦਾ ਪਹਿਲੀ ਵਾਰ ਜਾਣਾ (2: 12)।

ਅ. ਯਹੂਦੀਆਂ ਵਿਚ ਉਸ ਦੀ ਮੁੱਢਲੀ ਸੇਵਕਾਈ (2: 13–3: 36)।

1. ਯਹੂਸ਼ਲਮ ਨੂੰ: ਪਸਾਰ (ਉਸ ਦੀ ਸੇਵਕਾਈ ਵਿਚ ਪਹਿਲਾ ਪਸਾਰ) (2: 13)।

2. ਯਹੂਸ਼ਲਮ ਵਿਚ (2: 14–3: 21):

ਉ. ਪੈਸੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਾਹਰ ਕੱਢਣਾ (2: 14–17)।

ਅ. ਜੀ ਉੱਠਣ ਤੇ ਸਿੱਖਿਆ (2: 18–22)।

ਇ. ਮੌਅਜ਼ਜਾ ਵਿਖਾਉਣਾ (2: 23–25)।

ਸ. ਨਿਭਦੇਸ਼ੁਸ ਨੂੰ ਸਿਖਾਉਣਾ (3: 1–21) – ਨਵੇਂ ਸਿਰਿਓਂ ਪੈਦਾ ਹੋਣ ਦੀ ਚੁਣੌਤੀ।

3. ਯਹੂਦੀਆਂ ਵਿਚ (3: 22–36):

ਉ. ਜਿਸੂ ਅਤੇ ਉਹਦੇ ਚੇਲਿਆਂ ਦੀ ਕਾਮਯਾਬੀ (3: 22; 4: 1 ਵੀ ਵੇਖੋ)।

ਅ. ਯੂਹੰਨਾ ਦੇ ਚੇਲਿਆਂ ਦੀ ਈਰਖਾ (3: 23–36)।

ਅ. ਗਲੀਲ, ਯਹੂਦੀਆਂ, ਅਤੇ ਹਰ ਥਾਂ ਉਹਦੀ ਸੇਵਕਾਈ (4: 1–11: 54)।

1. ਗਲੀਲ ਦੇ ਰਾਹ ਵਿਚ (4: 1–45)।

ਉ. ਸਫਰ ਸ਼ੁਰੂ ਹੋਇਆ (4: 1–3)।

ਅ. ਸਫਰ ਵਿਚ ਰੁਕਾਵਟ: ਖੂਹ ਤੇ ਸਾਮਰੀ ਔਰਤ (4: 4–42)।

ਇ. ਸਫਰ ਪੂਰਾ ਹੋਇਆ (4: 43–45)।

2. ਗਲੀਲ ਵਿਚ ਇਕ ਅਧਿਕਾਰੀ ਨੂੰ ਨਰੋਇਆ ਕਰਨਾ (4: 46–54)।
3. ਇਕ ਪਰਬ ਲਈ ਯਰੂਸ਼ਲਮ ਪਰਤਣਾ (ਦੂਜਾ ਪਸਾਰ?) (5: 1–47)
 - ਉ. ਯਿਸੂ ਵੱਲੋਂ ਇਕ ਲੰਗੜੇ ਨੂੰ ਚੰਗਿਆਈ ਦਿੱਤੀ ਜਾਣਾ— ਅਤੇ ਦੁਸ਼ਮਣੀ (5: 1–17)।
 - ਅ. ਯਿਸੂ ਵੱਲੋਂ ਖੁਦਾ ਦੇ ਬਰਾਬਰ ਹੋਣ ਦੇ ਦਾਅਵੇ — ਅਤੇ ਗਵਾਹੀਆਂ (5: 18–47)
 - (1) ਯੂਹੰਨਾ ਦੀ ਗਵਾਹੀ।
 - (2) ਯੂਹੰਨਾ ਦੇ ਮੋਅਜ਼ਜ਼ਿਆਂ ਦੀ ਗਵਾਹੀ।
 - (3) ਖੁਦਾ ਦੀ ਗਵਾਹੀ।
 - (4) ਲਿਖਤ ਦੀ ਗਵਾਹੀ।
4. ਵਾਪਸ ਗਲੀਲ ਵਿਚ (6: 1–71):
 - ਉ. ਪੰਜ ਹਜ਼ਾਰ ਲੋਕਾਂ ਨੂੰ ਖੁਆਉਣ— ਅਤੇ ਲੋਕਾਂ ਵੱਲੋਂ ਯਿਸੂ ਨੂੰ ਰਾਜਾ ਬਣਾਉਣ ਦੀ ਇੱਛਾ (6: 1–15)। (6: 4 ਵਿਚ ਵਰਣਿਤ ਇਕ ਪਸਾਰ— ਤੀਜਾ?)
 - ਅ. ਪਾਣੀ ਉੱਤੇ ਚੱਲਣਾ; ਲੋਕ ਦੰਗ ਰਹਿ ਗਏ (6: 16–25)।
 - ਈ. ਜਿੰਦਗੀ ਦੀ ਰੋਟੀ ਬਾਰੇ ਸਿੱਖਿਆ; ਲੋਕਾਂ ਦਾ ਯਿਸੂ ਨੂੰ ਛੱਡਣਾ (6: 26–71)।
 - (1) ਬਹੁਤਿਆਂ ਦਾ ਛੱਡ ਜਾਣਾ (ਆਇਤ 66)।
 - (2) ਕੁਝ ਕੁ ਦਾ ਠਹਿਰੇ ਰਹਿਣਾ (ਆਇਤਾਂ 67, 68)।
 - (3) ਇਕ ਦਾ ਵਿਸ਼ਵਾਸਘਾਤ ਕਰਨਾ (ਆਇਤਾਂ 64, 70, 71)।
5. ਤੰਬੂਆਂ (ਡੇਰਿਆਂ) ਦੇ ਪਰਬ ਲਈ ਯਰੂਸ਼ਲਮ ਵਿਚ (7: 1–10: 21)
 - ਉ. ਪਰਬ ਲਈ ਜਾਣਾ; ਉਸ ਦੇ ਭਰਾਵਾਂ ਦਾ ਅਵਿਸ਼ਵਾਸ (7: 1–13)।
 - ਅ. ਜਿੰਦਗੀ ਦੇ ਪਾਣੀ ਦੀ ਸਿੱਖਿਆ ਅਤੇ ਪਰਬ ਤੇ ਸਿੱਖਿਆ; ਉਸ ਦੇ ਸੁਣਨ ਵਾਲਿਆਂ ਦੀ ਬੇਯਕੀਨੀ (7: 14–53)।
 - ਈ. ਪਰਬ ਵਿਚ ਚੁਣੌਤੀ— ਜਨਾਹ ਕਰਦੀ ਫੜ੍ਹੀ ਗਈ ਐਰਤ ਨਾਲ ਉਸ ਦੇ ਵਿਹਾਰ ਵਿਚ ਉਸ ਦੀ ਦਿਆਲੂਤਾ ਵਿਖਾਉਣਾ (8: 1–11)।
 - ਸ. ਪਰਬ ਬਾਰੇ ਅਤੇ ਹੋਰ ਵੀ ਸਿੱਖਿਆ— ਨਾਲੇ ਉਸ ਦੇ ਦੁਸ਼ਮਣਾਂ ਦਾ ਵਿਰੋਧ (8: 12–59)।
 - ਹ. ਜਨਮ ਦੇ ਅੰਨ੍ਹੇ ਨੂੰ ਸੁਜਾਖਾ ਕਰਨਾ ਅਤੇ ਪਰਬ ਤੇ ਇਕ ਚੰਗਿਆਈ— ਅਤੇ ਉਸ ਦੇ ਦੁਸ਼ਮਣਾਂ ਦਾ ਘਬਰਾ ਜਾਣਾ (9: 1–41)।
 - ਕ. ਚੰਗੇ ਅਯਾਲੀ ਤੇ ਸਿੱਖਿਆ— ਅਤੇ ਉਹਦੇ ਸੁਣਨ ਵਾਲਿਆਂ ਦੀ ਉਲੜਣ (10: 1–21)।
6. ਸਮਰਪਣ ਦੇ ਪਰਬ ਲਈ ਯਹੂਦੀਆ ਵਿਚ (10: 22–42)
 - ਉ. ਯਰੂਸ਼ਲਮ ਵਿਚ ਸਿੱਖਿਆ— ਅਤੇ ਬੇਯਕੀਨੀ (10: 22–39)।
 - ਅ. ਯਰਦਨ ਪਾਰ (ਪਿਰੀਆ ਵਿਚ) ਜਾਣਾ— ਅਤੇ ਵਿਸ਼ਵਾਸ (10: 40–42)।
7. ਗੂੜੇ ਦੋਸਤਾਂ ਦੀ ਮਦਦ ਲਈ ਬੈਤਅਨੀਆ (ਯਰੂਸ਼ਲਮ ਨੇੜੇ) ਜਾਣਾ (11: 1–46)
 - ਉ. ਇਕ ਬੇਹੱਦ ਜ਼ਰੂਰੀ ਬੇਨਤੀ (11: 1–17)।

- ਅ. ਯਕੀਨ ਦੁਆਉਣ ਵਾਲਾ ਜੀ ਉੱਠਣਾ (11: 18–45)।
 ਇ. ਨਬੂਵਤ ਕੀਤੇ ਜਾਣ ਯੋਗ ਜਵਾਬ (11: 46–53)।
 8. ਯਹੂਦੀਆ ਦੇ ਉੱਤਰੀ ਭਾਗ (ਅਫ਼ਰਾਈਮ) ਵਿੱਚੋਂ ਜਾਣਾ (11: 54)।
 ਸ. ਉਹਦੀ ਸੇਵਕਾਈ ਦਾ ਅੰਤ ਨੇੜੇ ਆਉਣਾ: ਆਖਰੀ ਪਸਾਰ (ਚੌਥਾ?) (11: 55–57)।

॥. ਮੁਦਾ ਦੇ ਬੇਟੇ ਦਾ ਮਿਸ਼ਨ: ਦੁੱਖ ਭੋਗਣ ਦਾ ਇਕ ਹਫ਼ਤਾ (12: 1–20: 29)।

- ਉ. ਯਿਸੂ ਦਾ ਯਹੂਸ਼ਲਮ ਨੂੰ ਜਾਣਾ (12: 1–50)।
 1. ਬੈਤਅਨੀਆ ਵਿਚ ਮਸਹ (12: 1–11)।
 2. ਯਹੂਸ਼ਲਮ ਵਿਚ ਫਤਹਿਮੰਦ ਦਾਖਲਾ (12: 12–19)।
 3. ਯਹੂਸ਼ਲਮ ਵਿਚ ਸਿੱਖਿਆ ਦੇਣਾ (12: 20–50)।
 ਅ. ਆਪਣੇ ਚੇਲਿਆਂ ਨਾਲ ਯਿਸੂ (13: 1–17: 26)।
 1. ਆਖਰੀ ਭੋਜ (13: 1–38)।
 ਉ. ਪੈਰ ਧੋਤੇ।
 ਅ. ਫੜਵਾਏ ਜਾਣ ਦੀ ਨਬੂਵਤ ਕੀਤੀ।
 2. ਮਹਾਨ ਵਿਦਾਈ ਸੰਦੇਸ਼ (14: 1–16: 33): ਯਿਸੂ ਦੀਆਂ ਸਿੱਖਿਆਵਾਂ ...
 ਉ. ਆਪਣੀ ਮੌਤ ਤੇ।
 ਅ. ਅੰਗੂਹੀ ਬਾਗ ਅਤੇ ਟਹਿਣੀਆਂ ਤੇ।
 ਇ. ਪਵਿੱਤਰ ਆਤਮਾ ਦੇ ਆਉਣ ਤੇ।
 3. ਏਕਤਾ ਲਈ ਦੁਆ (17: 1–26)।
 ਇ. ਯਿਸੂ ਸਲੀਬ ਤੇ (18: 1–19: 42)।
 1. ਉਹਦੀਆਂ ਪੇਸ਼ੀਆਂ (18: 1–19: 15)।
 ਉ. ਯਹੂਦਾ ਵੱਲੋਂ ਫੜਵਾਇਆ ਜਾਣਾ (18: 1–11)।
 ਅ. ਅੰਨਾਹ ਅਤੇ ਕਯਾਫਾ ਦੇ ਸਾਹਮਣੇ (18: 12–24)।
 ਇ. ਪਤਰਸ ਵੱਲੋਂ ਇਨਕਾਰ ਕੀਤਾ ਜਾਣਾ (18: 25–27)।
 ਸ. ਪਿਲਾਤੁਸ ਦੇ ਸਾਹਮਣੇ (18: 28–40)।
 ਹ. ਸਿਪਾਹੀਆਂ ਵੱਲੋਂ ਕੁੱਟਿਆ ਗਿਆ (19: 1–15)।
 2. ਉਸ ਦਾ ਸਲੀਬ ਦਿੱਤਾ ਜਾਣਾ (19: 16–30)।
 3. ਉਸ ਦਾ ਦਫ਼ਨਾਇਆ ਜਾਣਾ (19: 31–42)।
 ਸ. ਯਿਸੂ ਜੀ ਉੱਠਿਆ! (20: 1–29)।
 1. ਜੀ ਉੱਠਣ ਦਾ ਦਰਸ਼ਣ ਮਰੀਅਮ ਮਗਦਲੀਨੀ ਨੂੰ (20: 1–18)।
 2. ਚੇਲਿਆਂ ਨੂੰ ਜੀ ਉੱਠਣ ਮਗਰੋਂ ਦਰਸ਼ਨ (20: 19–29)।

ਸਾਰ (20: 30–21: 25)।

- ਉ. ਮਕਸਦ ਦਾ ਇਕ ਵਾਕ (20: 30, 31)।
 ਅ. ਪਤਰਸ ਲਈ ਇਕ ਖਾਸ ਸਬਕ (ਗਲੀਲ ਦੀ ਝੀਲ ਵਿਚ ਜੀ ਉੱਠਣ ਦੇ ਬਾਅਦ ਦਰਸ਼ਣ) (21: 1–17)।
 ਇ. ਲੇਖਕ ਤੇ ਇਕ ਵਾਕ (21: 18–24)।

ਸ. ਮਸੀਹ ਦੀ ਜਿੰਦਗੀ ਤੇ ਇਕ ਆਖਰੀ ਵਾਰ (21:25)।

ਟਿੱਪਣੀਆਂ

¹20 ਤੋਂ 23 ਆਇਤਾਂ ਇਹ ਸੰਕੇਤ ਦਿੰਦੀਆਂ ਹਨ ਕਿ ਉਸ ‘‘ਚੇਲੇ ਦੀ ਜਿਸ ਨਾਲ ਯਿਸੂ ਪ੍ਰੇਮ ਕਰਦਾ ਸੀ’’ ਲੰਮੀ ਉਮਰ ਹੋਣੀ ਚਾਹੀਦੀ ਸੀ। ਇਸ ਗੱਲ ਦਾ ਅਪੁੱਤਥ ਸਬੂਤ ਹੈ ਕਿ ਰਸੂਲ ਯੂਹੰਨਾ ਨੇ ਹੀ ਇਹ ਕਿਤਾਬ ਲਿਖੀ, ਕਿਉਂਕਿ ਬਾਈਬਲ ਦੇ ਬਾਹਰ ਦੀ ਰਵਾਇਤ ਮੁਤਾਬਕ, ਰਸੂਲਾਂ ਵਿੱਚੋਂ ਕੁਦਰਤੀ ਮੌਤ ਸਿਰਫ਼ ਯੂਹੰਨਾ ਹੀ ਮਰਿਆ ਸੀ। ²ਕੁਝ ਲੋਕ ਇਹ ਸਾਬਤ ਕਰਨ ਦੀ ਕੋਸ਼ਿਸ਼ ਵਿਚ ਕਿ ਰਸੂਲ ਯੂਹੰਨਾ ਨੇ ਇਹ ਵਿਰਤਾਂਤ ਨਹੀਂ ਲਿਖਿਆ, ਜਿਸ ਨੂੰ ਉਸ ਦੀ ਲਿਖਤ ਮੰਨਿਆ ਜਾਂਦਾ ਹੈ, ਪੇਪਿਆਸ ਦੀ ਲਿਖਤ ਦੇ ਅਸਪੱਸ਼ਟ ਹਵਾਲੇ ਦੀ ਵਰਤੋਂ ਕਰਦੇ ਹਨ। ਪਰ ਇਸ ਦਾ ਕੋਈ ਅਜਿਹਾ ਸਬੂਤ ਨਹੀਂ ਹੈ ਕਿ ਪੇਪਿਆਸ ਨੇ ਦੋ ਵੱਖੋਂ ਵੱਖ ਯੂਹੰਨਾ ਦੀ ਗੱਲ ਕੀਤੀ ਹੋਵੇ— ਜਾਂ ਜੇ ਉਸ ਨੇ ਕੀਤੀ ਵੀ ਹੋਵੇ ਤਾਂ ਉਹ ਇਹ ਮੰਨਦਾ ਹੋਵੇ ਕਿ ਰਸੂਲ ਯੂਹੰਨਾ ਇੰਜੀਲ ਦੇ ਚੌਥੇ ਵਿਰਤਾਂਤ ਦਾ ਲੇਖਕ ਨਹੀਂ ਹੈ। ³ਇਰੇਨਿਊਸ ਅਗੋਸਟ ਹੋਅਰਸੀਜ਼ 3. 1. 1. ⁴ਇਸ ਤੇ ਇਕ ਵਿਸਥਾਰ ਸਹਿਤ ਚਰਚਾ (ਸਹਿਯੋਗੀ ਆਇਤਾਂ ਨਾਲ) ਡੌਨ ਸ਼ਕਲਫੋਰਡ, ‘‘ਜੌਨ,’’ ਨਿਊ ਟੈਸਟਾਮੈਂਟ ਸਰਵੇ, ਸੰਪਾ. ਡੌਨ ਸ਼ਕਲਫੋਰਡ (ਸਰਸੀ, ਆਰਕੈਨਸਾ: ਹਾਰਡਿੰਗ ਯੂਨੀਵਰਸਿਟੀ, 1987), 151–53 ਵਿਚ ਮਿਲਦੀ ਹੈ। ⁵ਮੈਰਿਲ ਟੈਨੀ ਨੇ ਵੀ ਧਿਆਨ ਦਿੱਤਾ ਕਿ ਲੇਖਕ ਦੇ ਸਬੰਧ ਵਿਚ ਇਹ ਜਾਂ ਹੋਰ ਵੇਰਵੇ ਦੁਜੇ ਸੰਭਵ ਲੇਖਕਾਂ ਤੇ ਢੁਕਦੇ ਨਹੀਂ ਹਨ (ਮੈਰਿਲ ਸੀ. ਟੈਨੀ, ਨਿਊ ਟੈਸਟਾਮੈਂਟ ਸਰਵੇ, ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਨਜ਼ ਪਬਲਿਸ਼ਿੰਗ ਕ., 1961), 187. ⁶ਕਈਆਂ ਦਾ ਵਿਚਾਰ ਹੈ ਕਿ ਸ਼ਲੋਮੀ ਅਤੇ ਯਿਸੂ ਦੀ ਮਾਤਾ ਆਪਸ ਵਿਚ ਸਾਕ ਸਨ (ਮਰਕੁਸ 15:40 ਨਾਲ ਯੂਹੰਨਾ 19:25 ਦੀ ਤੁਲਨਾ ਕਰੋ); ਜੇ ਉਹ ਸਾਕ ਸਨ, ਤਾਂ ਯਿਸੂ ਅਤੇ ਯੂਹੰਨਾ ਰਿਸ਼ਤੇਦਾਰੀ ਵਿਚ ਭਰਾ ਸਨ। ਇਸ ਗੱਲ ਨੂੰ ਸਮਝਣ ਲਈ ਕਿ ਯਿਸੂ ਨੇ ਆਪਣੀ ਮਾਤਾ ਦੀ ਦੇਖਭਾਲ ਲਈ ਯੂਹੰਨਾ ਨੂੰ ਹੀ ਕਿਉਂ ਆਖਿਆ, ਮਦਦਗਾਰ ਹੋਵੇਗੀ। ⁷ਇਸ ਨਤੀਜੇ ਦਾ ਇਕ ਕਾਰਣ ਇਹ ਸੀ ਕਿ ਉਹ ਪਤਰਸ ਨਾਲੋਂ ਅੱਗੇ ਨਿੱਕਲ ਸਕਦਾ ਸੀ (ਯੂਹੰਨਾ 20:4)। ਇਕ ਕਾਰਣ ਇਹ ਹੈ ਕਿ ਮੌਜੂਦ ਬੇਹਤਰ ਤੋਂ ਬੇਹਤਰ ਸਬੂਤ ਮੁਤਾਬਕ, ਉਹ ਦੂਜੇ ਚੇਲਿਆਂ ਨਾਲੋਂ ਵੱਧ ਸਮਾਂ ਜਿੰਦਾ ਰਿਹਾ। ਕਈਆਂ ਨੇ ਯਿਸੂ ਦੇ ਪਿੱਛੇ ਚੱਲਣ ਲਈ ਕਹੇ ਜਾਣ ਵੇਲੇ ਉਸ ਦੀ ਉਮਰ ਪੰਥੀ ਕੁ ਸਾਲ ਹੋਣ ਦਾ ਅੰਦਾਜ਼ਾ ਲਾਇਆ ਹੈ। ⁸ਇਕ ਅੰਭਿਕ (ਖੁਦਾ ਦੀ ਪ੍ਰੇਰਣਾ ਰਹਿਤ), ਲੇਖਕ ਅਨੁਸਾਰ, ਯੂਹੰਨਾ ਸ਼ਹੀਦ ਹੋਇਆ ਸੀ; ਪਰ ਹੋਰ ਅੰਭਿਕ ਲੇਖਕਾਂ ਦਾ ਸੁਝਾਅ ਹੈ ਕਿ ਉਸ ਦੀ ਮੌਤ ਬੁਢਾਪੇ ਵਿਚ ਅਫਸੂਸ ਵਿਚ ਹੋਈ ਸੀ। ⁹ਇਰੇਨਿਊਸ ਅਗੋਸਟ ਹੋਅਰਸੀਜ਼ 3. 1. 1. ¹⁰ਅਖੀਰ; ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਯੂਹੰਨਾ ਨੇ ਆਪਣਾ ਵਿਰਤਾਂਤ ਇਸ ਲਈ ਲਿਖਿਆ, ਕਿਉਂਕਿ ਇਹ ਖੁਦਾ ਦੀ ਮਰਜ਼ੀ ਸੀ ਅਤੇ ਉਸ ਨੂੰ ਅਜਿਹਾ ਕਰਨ ਲਈ ਪਵਿੱਤਰ ਆਤਮਾ ਦੀ ਪ੍ਰੇਰਣਾ ਮਿਲੀ ਸੀ।

¹¹ਯੂਹੰਨਾ ਅਤੇ 1 ਯੂਹੰਨਾ ਵਿਚ ਕਾਫੀ ਸਬੰਧ ਹੈ। ਮਿਸਾਲ ਦੇ ਤੌਰ ਤੇ, ਇਨ੍ਹਾਂ ਦੇ ਮੁੱਢਲੇ ਸ਼ਬਦਾਂ ਦੀ ਤੁਲਨਾ ਕਰੋ (ਯੂਹੰਨਾ 1:1, 2, 14; 1 ਯੂਹੰਨਾ 1:1–3)। ¹²ਅੱਜ ਬਹੁਤ ਸਾਰੇ ਗੁੱਟ ਮਸੀਹ ਬਾਰੇ ਬੁਝੇ ਵਿਚਾਰਾਂ ਦਾ ਦਾਅਵਾ ਕਰਦੇ ਹਨ, ਸੋ ਯੂਹੰਨਾ ਦਾ ਇਹ ਜ਼ੋਰ ਦੇਣਾ ਅੱਜ ਦੀ ਲੋੜ ਹੈ। ¹³ਇਸ ਸੰਦਰਭ ਤੋਂ ਪਤਾ ਲਗਦਾ ਹੈ ਕਿ ਯੂਹੰਨਾ ਯਿਸੂ ਦੀ ਗੱਲ ਕਰ ਰਿਹਾ ਸੀ। ¹⁴ਕੁਝ ਉਦਾਰਵਾਦੀ ਵਿਦਵਾਨ ਕਿਤਾਬ ਨੂੰ ਕਿਸੇ ਅਗਿਆਤ ਲੇਖਕ (ਸਾਇਦ ਜਿਸ ਦਾ ਨਾਂ ਯੂਹੰਨਾ ਸੀ) ਦਾ ਨਾਂ ਦੇਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਵਿਚ ਯੂਹੰਨਾ 18:31–33, 37, 38 ਦੇ ਵਰਚਨ ਹਨ। ਇਹ ਉਸ ਹੱਥ ਲਿਖਤ ਦਾ ਹਿੱਸਾ ਸੀ, ਜਿਹੜਾ ਦੂਜੀ ਸਦੀ ਦੇ ਪਹਿਲੇ ਭਾਗ ਵਿਚ ਮਿਸਰ ਵਿਚ ਵੰਡਿਆ ਗਿਆ ਸੀ। ਇਸ ਦਾ ਤਰੀਕਾ ਲਗਭਗ 125 ਈਸਵੀ ਹੈ। ਇਹ ਮੂਲ ਲੇਖ ਨੂੰ ਪਹਿਲੀ ਸਦੀ ਵਿਚ ਲਿਜਾਂਦਾ ਹੈ। ¹⁵ਲੇਖਕ ਅਗਿਆਤ। ਐਰਿਕ ਡਬਲਯੂ. ਹੋਅਡਨ, ਪ੍ਰੀਚਿੰਗ ਬੁਰੂ ਦ ਬਾਈਬਲ (ਗ੍ਰੈਂਡ ਰੈਪਿਡਸ, ਮਿਸਿਗਨ: ਜ਼ੋਂਡਰਵਨ ਪਬਲਿਸ਼ਿੰਗ ਹਾਊਸ, 1964), 193 ਵਿਚ

ਦੁਰਾਇਆ ਗਿਆ।¹⁶ਬਾਈਬਲ ਵਿਚ ਮੌਜ਼ਜ਼ਿਆਂ ਨੂੰ ‘‘ਕਰਮਾਤਾਂ’’ ‘‘ਅਚਰਜ ਕੰਮ’’ ਅਤੇ ‘‘ਨਿਸ਼ਾਨ’’ ਕਿਹਾ ਗਿਆ ਹੈ (ਮੱਤੀ 11:20; ਮਰਕੁਸ 16:20; ਯੂਹੀਨਾ 4:48)। ‘‘ਕਰਮਾਤਾਂ’’ ਸ਼ਬਦ ਹੋਣ ਵਾਲੀ ਘਟਨਾ ਦੇ ਅਲੋਕਿਕ ਪਹਿਲੂ ਨੂੰ, ‘‘ਅਚਰਜ ਕੰਮ’’ ਮੌਜ਼ਜ਼ਿਆਂ ਦੇ ਵੇਖਣ ਵਾਲਿਆਂ ਤੇ ਉਸ ਦੇ ਪ੍ਰਭਾਵ ਦੇ ਜੋਰ ਨੂੰ ਵਿਖਾਉਂਦਾ ਹੈ, ਜਦ ਕਿ ‘‘ਨਿਸ਼ਾਨ’’ ਮੌਜ਼ਜ਼ਿਆਂ ਦੀ ਅਹਿਮੀਅਤ ਨੂੰ ਵਿਖਾਉਂਦਾ ਹੈ। ਧਿਆਨ ਦਿਓ ਕਿ ਯਹੂਦੀ ਲੋਕ ‘‘ਨਿਸ਼ਾਨ’’ ਭਾਲਦੇ ਸਨ (ਵੇਖੋ ਮੱਤੀ 12:38; 16:1; 1 ਕੁਰੀਬੀਆਂ 1:22 ਵੀ ਵੇਖੋ)।¹⁷ਟੈਨੀ, 190-91. ¹⁸NASB ਅਤੇ NIV ਵਿਚ ‘‘ਸੌਂਪਣਾ’’ ਸ਼ਬਦ ਦੇ ਰੂਪ ਹਨ। ਐੱਪਲੀਡਾਈਡ ਬਾਈਬਲ ਵਿਚ ‘‘ਅਪਣੇ ਆਪ ਨੂੰ ਉਨ੍ਹਾਂ ਨੂੰ ਨਹੀਂ ਸੌਂਪਿਆ’’ ਹੈ।¹⁹ਟੈਨੀ, 190-91. ²⁰‘‘ਮੈਂ ਹਾਂ’’ ਕਥਨ ਵਿੱਚੋਂ ਹਰੇਕ ਦੇ ਮਹੱਤਵ ਤੇ ਇਸ ਸੂਚੀ ਦੇ ਬਾਅਦ ਵਿਚ ਪਾਠਾਂ ਵਿਚ ਚਰਚਾ ਕੀਤੀ ਜਾਵੇਗੀ।

²¹ਜਿਸੂ ਦੀ ਸੇਵਕਾਈ ਦੇ ਕਾਲ ਅੰਦਾਜ਼ੇ ਇਨ੍ਹਾਂ ਚਾਰ ਹਵਾਲਿਆਂ ਦੇ ਅਧਾਰ ਤੇ ਹੀ ਲਾਏ ਹਨ। (ਇਸ ਕਿਤਾਬ ਵਿਚ ‘‘ਮਸੀਹ ਦੀ ਨਿੱਜੀ ਸੇਵਕਾਈ ਕਿੰਨੀ ਦੇਰ ਤਕ ਰਹੀ? ਵਾਧੂ ਲੇਖ ਵੇਖੋ) ਇਨ੍ਹਾਂ ਹਵਾਲਿਆਂ ਦੇ ਮਹੱਤਵ ਦੇ ਕਾਰਣ, ਉਨ੍ਹਾਂ ਦੇ ਅਪ੍ਰਤੱਖ ਸੰਕੇਤ ਨੂੰ ਇਸ ਪਾਠ ਦੇ ਦੂਜੇ ਭਾਗ ਵਿਚ ਰੂਪਰੇਖਾ ਵਿਚ ਇਟੈਲਿਕ ਕੀਤਾ ਗਿਆ ਹੈ।²²ਟੈਨੀ, 192. ²³ਸੈਕਲਫੋਰਡ, 153-55.